



ਸਿਟੀ ਹਰੇਕ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਤੈਅ ਮੁਲਾਕਾਤ ਦੁਆਰਾ ਵਿਆਹ ਦੇ ਲਾਇਸੈਂਸ ਜਾਰੀ ਕਰੇਗੀ

ਬ੍ਰੈਮਪਟਨ, ਓਨਟਾਰੀਓ (27 ਜੁਲਾਈ, 2020) – ਅੱਜ ਤੋਂ, ਸਿਟੀ ਆਫ ਬ੍ਰੈਮਪਟਨ, ਹਰੇਕ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਤੈਅ ਮੁਲਾਕਾਤ ਦੁਆਰਾ, ਵਿਆਹ ਦੇ ਲਾਇਸੈਂਸ ਜਾਰੀ ਕਰਨਾ ਸ਼ੁਰੂ ਕਰੇਗੀ। ਇਸਤੋਂ ਪਹਿਲਾਂ, ਵਿਆਹ ਦੇ ਲਾਇਸੈਂਸ, ਬਹੁਤ ਜ਼ਰੂਰੀ ਜਾਂ ਹਮਦਰਦੀ ਦੇ ਆਧਾਰ ਤੇ ਹੀ ਜਾਰੀ ਕੀਤੇ ਜਾ ਰਹੇ ਸਨ।

ਵਿਆਹ ਦਾ ਲਾਇਸੈਂਸ ਪ੍ਰਾਪਤ ਕਰਨ ਲਈ, ਨਿਵਾਸੀਆਂ ਲਈ ਹੇਠਾਂ ਲਿਖੇ ਚਰਨਾਂ ਨੂੰ ਪੂਰਾ ਕਰਨਾ ਲਾਜ਼ਮੀ ਹੈ:

1. [ਇੱਥੇ \(here\)](#) ਇੱਕ ਮੁਲਾਕਾਤ ਤੈਅ ਕਰੋ।
2. [ਵਿਆਹ ਦੇ ਲਾਇਸੈਂਸ ਸਬੰਧੀ ਅਰਜ਼ੀ \(marriage licence application\)](#), ਪੂਰੀ ਕਰਕੇ ਉਸਦਾ ਪ੍ਰਿੰਟ ਲਵੋ ਅਤੇ ਯਕੀਨੀ ਬਣਾਓ ਕਿ ਅਰਜ਼ੀ ਤੇ ਦੋਵੇਂ ਬਿਨੈਕਾਰਾਂ ਦੇ ਦਸਤਖਤ ਕੀਤੇ ਹੋਏ ਹਨ (ਡਿਜੀਟਲ ਦਸਤਖਤ ਸਵੀਕਾਰ ਨਹੀਂ ਕੀਤੇ ਜਾਂਦੇ)। ਸਿਰਫ਼ ਇੱਕ ਬਿਨੈਕਾਰ ਹੀ ਤੈਅ ਮੁਲਾਕਾਤ ਵਿੱਚ ਸ਼ਾਮਲ ਹੋ ਸਕਦਾ ਹੈ।
3. ਤੈਅ ਮੁਲਾਕਾਤ ਲਈ ਆਉਣ ਵੇਲੇ, ਸਾਰੇ ਲੋੜੀਂਦੇ ਪਛਾਣ ਦਸਤਾਵੇਜ਼ਾਂ ਅਤੇ ਤਲਾਕ ਦੇ ਦਸਤਾਵੇਜ਼ਾਂ (ਜੇਕਰ ਲਾਗੂ ਹੋਵੇ) ਦੇ ਨਾਲ, ਪੂਰੀ ਕੀਤੀ ਅਤੇ ਦਸਤਖਤ ਕੀਤੀ ਹੋਈ, ਵਿਆਹ ਦੇ ਲਾਇਸੈਂਸ ਸਬੰਧੀ ਅਰਜ਼ੀ ਨਾਲ ਲੈ ਕੇ ਆਓ।

ਨਿਵਾਸੀ ਸਾਰੇ ਲੋੜੀਂਦੇ ਦਸਤਾਵੇਜ਼ਾਂ ਬਾਰੇ ਜਾਣਨ ਲਈ, ਸਿਟੀ ਦੀ [ਵੈਬਸਾਈਟ \(website\)](#) ਤੇ ਜਾ ਸਕਦੇ ਹਨ, ਕਿਉਂਕਿ ਜੇਕਰ ਕੋਈ ਵੀ ਲੋੜੀਂਦਾ ਦਸਤਾਵੇਜ਼ ਨਾ ਹੋਵੇ, ਤਾਂ ਵਿਆਹ ਦਾ ਲਾਇਸੈਂਸ ਜਾਰੀ ਨਹੀਂ ਕੀਤਾ ਜਾ ਸਕਦਾ। ਜਾਣਕਾਰੀ, ਕਈ ਭਾਸ਼ਾਵਾਂ ਵਿੱਚ ਉਪਲਬਧ ਹੈ।

ਇਸ ਵੇਲੇ ਸੀਮਿਤ ਸੰਖਿਆ ਵਿੱਚ ਮੁਲਾਕਾਤਾਂ ਉਪਲਬਧ ਹਨ ਅਤੇ ਬਿਨਾਂ ਤੈਅ ਕੀਤੇ ਮੁਲਾਕਾਤਾਂ ਉਪਲਬਧ ਨਹੀਂ ਹਨ। ਇਸ ਵੇਲੇ ਸਿਵਲ ਮੈਰਿਜ ਸੈਰੇਮਨੀਜ਼ ਰੱਦ ਰਹਿਣਗੀਆਂ।

ਕੋਵਿਡ-19 (COVID-19) ਮਹਾਂਮਾਰੀ ਦੇ ਦੌਰਾਨ, ਨਿਵਾਸੀਆਂ ਅਤੇ ਸਟਾਫ਼ ਦੀ ਸਿਹਤ ਅਤੇ ਸੁਰੱਖਿਆ ਨੂੰ ਕਾਇਮ ਰੱਖਣ ਲਈ, ਸਿਟੀ ਦੇ ਸਾਰੇ ਜਨਤਕ ਕਾਊਂਟਰ ਬੰਦ ਰਹਿਣਗੇ।

ਨਿਵਾਸੀਆਂ ਨੂੰ ਯਾਦ ਕਰਾਇਆ ਜਾਂਦਾ ਹੈ ਕਿ ਸਿਟੀ ਦੇ ਕੋਵਿਡ-19 ਸਬੰਧੀ ਲਾਜ਼ਮੀ ਚਿਹਰਾ ਢਕਣਾ (ਮੈਨਡੇਟਰੀ ਫੇਸ ਕਵਰਿੰਗਸ) ਬਾਇ-ਲਾਅ (COVID-19 Mandatory Face Coverings By-law) ਦੇ ਅਧੀਨ, ਸਿਟੀ ਹਾਲ (City Hall) ਵਿੱਚ ਆਉਣ ਵੇਲੇ, ਗੈਰ-ਮੈਡੀਕਲ ਮਾਸਕ (ਕੱਪੜੇ ਦੇ ਬਣੇ ਸਧਾਰਨ ਮਾਸਕ) ਪਹਿਨਣ ਜਾਂ ਚਿਹਰੇ ਨੂੰ ਢਕਣ ਦੀ ਲੋੜ ਹੈ, ਕਿਉਂਕਿ ਇਹ ਬ੍ਰੈਮਪਟਨ ਵਿੱਚ ਸਾਰੀਆਂ ਇਨਡੋਰ ਜਨਤਕ ਥਾਵਾਂ ਵਿਖੇ ਲਾਜ਼ਮੀ ਹੈ।

ਹੋਰ ਜਾਣਕਾਰੀ ਲਈ ਜਾਂ ਮੁਲਾਕਾਤ ਬੁੱਕ ਕਰਨ ਲਈ www.brampton.ca ਤੇ ਜਾਓ।



Service and Information Update

ਮੀਡੀਆ ਸੰਪਰਕ

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | Monika.Duggal@brampton.ca